

# ਦਫ਼ਤਰ ਉਪ ਮੰਡਲ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ, ਉਪ ਮੰਡਲ ਨੰ. 1, ਫਰੀਦਕੋਟ

ਵੱਲ,

ਡੀ.ਏ.ਵੀ.ਪਬਲਿਕ ਸਕੂਲ,  
ਸਿੱਖਾ ਵਾਲਾ ਰੋਡ, ਕੋਟਕਪੂਰਾ, ਫਰੀਦਕੋਟ।


ਨੰ: 635

ਮਿਤੀ: 23/08/23

ਵਿਸ਼ਾ:- ਵਾਟਰ ਅਤੇ ਸੈਨੀਟੇਸ਼ਨ ਸਰਟੀਫਿਕੇਟ ਜਾਰੀ ਕਰਨ ਬਾਰੇ।

ਉਪਰੋਕਤ ਵਿਸ਼ੇ ਸੰਬੰਧੀ ਇਸ ਦਫ਼ਤਰ ਦੇ ਜੂਨੀਅਰ ਇੰਜੀਨੀਅਰ ਵੱਲੋਂ ਆਪ ਦੇ ਸਕੂਲ ਦਾ ਵਾਟਰ ਸੈਪਲ ਲਿਆ ਗਿਆ (ਰਿਪੋਰਟ ਨਾਲ ਨੱਥੀ ਹੈ) ਜੋ ਕਿ ਸਾਫ਼ ਸੁਥਰਾ ਅਤੇ ਪੀਣ ਯੋਗ ਪਾਇਆ ਗਿਆ ਹੈ। ਇਸ ਤੋਂ ਇਲਾਵਾ ਆਪ ਦੇ ਸਕੂਲ ਦਾ ਸੈਨੀਟੇਸ਼ਨ ਵੀ ਚੈਕ ਕੀਤਾ ਗਿਆ ਜੋ ਕਿ ਸਾਫ਼ ਸੁਥਰਾ ਅਤੇ ਵਧੀਆ ਪਾਇਆ ਗਿਆ। ਉਕਤ ਦੇ ਅਧਾਰ ਤੇ ਆਪ ਨੂੰ ਇਹ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ।

ਨੱਥੀ/ਵਾਟਰ ਟੈਸਟਿੰਗ ਰਿਪੋਰਟ ਦੀ ਕਾਪੀ

  
ਉਪ ਮੰਡਲ ਇੰਜੀਨੀਅਰ,  
ਜ/ਸ ਅਤੇ ਸੈਨੀਟੇਸ਼ਨ ਉਪ ਮੰਡਲ ਨੰ:1,  
ਫਰੀਦਕੋਟ।

## DISTRICT WATER TESTING LABORATORY, FARIDKOT

Department of water supply and sanitation, Ghanaiya Chownk, Opposite Khalsa sr. sec. school, Faridkot  
dwtifdk@gmail.com

To,

D A V .PUBLIC SCHOOL  
D A V .PUBLIC SCHOOL SIKHAN WALA ROAD KOTKAPURA, FDK

No.: DWTL/FDK/2324/00085 Dated : 24/08/2023

Subject : Testing Reports of Water Samples.

Reference: Your Letter/SRF No. Letter No. 10380 Dated: 17/08/2023

As per above cited subject and reference, Please find enclosed here with the report of 1 Water sample/s received on dated 18/08/2023. It is request to fill the attached feedback form and send it back to District water Testing Laboratory, Faridkot

D/A : Test Report



**Authorized Signatory  
For, District water Testing Laboratory  
Faridkot**

# DISTRICT WATER TESTING LABORATORY, FARIDKOT

Department of water supply and sanitation, Ghanaiya Chowk, Opposite Khalsa sr. sec. school, Faridkot  
dwtlfdk@gmail.com

## TEST REPORT

Name & Address of Customer : <b>D A V .PUBLIC SCHOOL D A V .PUBLIC SCHOOL SIKHAN WALA ROAD KOTKAPURA, FDK</b>			Customer Reference No.		<b>No : Letter No. 10380 Dated : 17/08/2023</b>	
			Sample Submitted by		<b>DARSHAN SINGH</b>	
			Date of Sample Receipt		<b>18/08/2023</b>	
			Analysis Starting Date		<b>22/08/2023</b>	
			Analysis completion Date		<b>23/08/2023</b>	
Discipline : <b>Chemical Testing</b>			Group: <b>Water</b>			
ULR No.:		Sample Type :		<b>Treated Water</b>		
Test Report No.:		<b>DWTL/FDK/2324/00085</b>		Date of Issue :		<b>24/08/2023</b>
Registration no.:		<b>DWTL/FDK/REG2324/00215</b>		Condition of Sample :		<b>Sealed</b>
Collection Point:		<b>Treatment Plant (RO/CWPP/ARP/HH Purifier)</b>		Quantity/Type of Bottle:		<b>1000 ml / Plastic Bottles</b>
Scheme/Source:		<b>Not Mentioned(Not Mentioned)</b>		Location/Depth :		<b>D A V .PUBLIC SCHOOL SIKHAN WALA ROAD KOTKAPURA, FDK, R/O WATER / NA</b>
Village :		<b>Not Mentioned</b>		Habitation :		<b>Not Mentioned</b>
Block:		<b>Kot Kupura</b>		District :		<b>Faridkot</b>
Latitude :		<b>Not Mentioned</b>		Longitude:		<b>Not Mentioned</b>
Sr. No	Parameter	Result	As per IS-10500:2012 (2nd Rev.)		Unit	Reference Method :
			Acceptable Limit	Permissible Limit		
1	pH	6.90	6.5-8.5	No Relaxation	--	IS 3025 (Part 11-2022) Electrometric Method
2	Colour	1	5	15	CU	IS 3025(Part 4-2021) Visual Comparison Method
3	Odour	Agreeable	Agreeable	Agreeable	--	IS 3025 (Part 5 – 2018) (Second Revision)
4	Taste	Agreeable	Agreeable	Agreeable	--	IS 3025 (Part 8 – 2023)
5	TDS	100	500	2000	mg/l	IS 3025 (Part 16-2023) Gravimetric Method
6	Turbidity	BDL	1	5	NTU	IS 3025 (Part 10-2023) Nephelometric Method
7	Alkalinity	56	200	600	mg/l	IS 3025 (Part 23-2023) Indicator Method
8	Hardness	60	200	600	mg/l	IS 3025 (Part 21- 2009)(RA 2019) EDTA Method
9	Calcium	16	75	200	mg/l	IS 3025 (Part 40-1991) EDTA Titrimetric Method
10	Magnesium	4	30	100	mg/l	APHA (24th Ed.2023) Method: 3500-Mg+2 B By Calculation Method

# DISTRICT WATER TESTING LABORATORY, FARIDKOT

Department of water supply and sanitation, Ghanalya Chownk, Opposite Khalsa sr. sec. school, Faridkot  
dwtlfdk@gmail.com

11	Chloride	40	250	1000	mg/l	IS 3025 (Part 32-1988) Argentometric Method
----	----------	----	-----	------	------	---

This Report is issued under the following terms & Condition :

1. The results apply to the sample as received only.
2. The sample will be destroyed after retention time unless otherwise specified specially.
3. This report is not to be reproduce wholly or in part and can't beused be as evidence in court of law.
4. Abbreviation used (TDS = Total Dissolved Solids, mg/l = milligram per liter, BDL = Below detection limit, APHA = American Public Health Association, IS = Indian Standard, NT = Not Tested, NA = Not Applicable NTU = Nephelometric Turbidity Unit, RA = Reaffirmed), ND=Not Detected
5. \* Value not available or test not performed for this parameter.
6. Tempreture condition limit: 25±5°C and Humidity condition limit:50 ±20%



**Vishal Kumar**  
**Chemist/Analyst**  
**Authorized Signatory**  
**For, District water Testing Laboratory**  
**Faridkot**

----- End of the Test Report -----